

**P-2/2110**

**6342/NK**

ਸਭਿਆਚਾਰ ਅਤੇ ਪੰਜਾਬੀ ਸਭਿਆਚਾਰ (PBR 2020)

(ਸਮੇਸਟਰ ਤੀਜਾ)

ਸਮਾਂ: 2 ਘੰਟੇ

ਕੁਲ ਅੰਕ 60

ਨੋਟ: ਵਿਦਿਆਰਥੀ ਹੇਠ ਦਿੱਤੇ ਭਾਗ ਓ-1, ਓ-2, ਅ-1, ਅ-2 ਦੇ ਸਾਰੇ ਪ੍ਰਸ਼ਨਾਂ ਵਿੱਚੋਂ ਅੱਧੇ ਭਾਵ 2 ਪ੍ਰਸ਼ਨਾਂ ਦਾ ਉੱਤਰ ਦੇਵੇ। ਇਸੇ ਤਰ੍ਹਾਂ ਭਾਗ ਏ ਦੇ 12 ਸਵਾਲਾਂ ਵਿੱਚੋਂ ਅੱਧੇ ਭਾਵ 6 ਪ੍ਰਸ਼ਨਾਂ ਦੇ ਸੰਖੇਪ ਵਿਚ ਉੱਤਰ ਦੇਵੇ। ਸਾਰੇ ਸਵਾਲਾਂ ਦੇ ਅੰਕ ਬਰਾਬਰ ਭਾਵ 20-20 ਅੰਕ ਹਨ।

ਭਾਗ ਓ-1

- ਸਭਿਆਚਾਰ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਮੁੱਖ ਅੰਗਾਂ ਤੋਂ ਜਾਣੂੰ ਕਰਵਾਉ।

ਜਾਂ

ਲੋਕਪ੍ਰਿਯ ਸਭਿਆਚਾਰਕ ਤੋਂ ਕੀ ਭਾਵ ਹੈ? ਲੋਕਪ੍ਰਿਯ ਸਭਿਆਚਾਰ ਅਤੇ ਮੀਡੀਆ ਦੇ ਸੰਬੰਧਾਂ ਬਾਰੇ ਚਰਚਾ ਕਰੋ।

ਭਾਗ ਓ-2

- ਰੇਮੰਡ ਵਿਲੀਅਮਜ਼ ਦੇ ਸਭਿਆਚਾਰ ਚਿੰਤਨ ਵਿਚਲੀਆਂ ਮੁੱਖ ਧਾਰਣਾਵਾਂ ਬਾਰੇ ਚਰਚਾ ਕਰੋ।

ਜਾਂ

ਯਾਂ ਬੋਦਰੋਲਾ ਦੀਆਂ ਉੱਤਰ-ਆਧੁਨਿਕ ਸਭਿਆਚਾਰ ਬਾਰੇ ਧਾਰਣਾਵਾਂ ਨਾਲ ਆਲੋਚਨਾਤਮਕ ਸੰਵਾਦ ਰਚਾਉ।

ਭਾਗ ਅ-1

- ਪੰਜਾਬੀ ਸਭਿਆਚਾਰ ਦੇ ਇਤਿਹਾਸਕ ਸੋਮਿਆਂ ਬਾਰੇ ਵਿਸਥਾਰ ਵਿੱਚ ਦੱਸੋ।

ਜਾਂ

ਪੰਜਾਬੀ ਸਭਿਆਚਾਰ ਦੇ ਨਿੱਖੜਵੇਂ ਲੱਛਣਾਂ 'ਤੇ ਰੋਸ਼ਨੀ ਪਾਉ ਅਤੇ ਦੱਸੋ ਕਿ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਸਭਿਆਚਾਰ ਦੀ ਵਿਲੱਖਣਤਾ ਬਚੀ ਰਹਿ ਸਕਦੀ ਹੈ?

ਭਾਗ ਅ-2

- ਪੰਜਾਬੀ ਰਿਸ਼ਤਾ-ਨਾਤਾ ਪ੍ਰਬੰਧ ਦੀ ਵਿਲੱਖਣਤਾ ਬਾਰੇ ਚਰਚਾ ਕਰਦਿਆਂ ਇਸ ਵਿੱਚ ਆਏ ਬਦਲਾਵਾਂ ਬਾਰੇ ਆਪਣਾ ਮੱਤ ਪ੍ਰਸਤੁਤ ਕਰੋ।

ਜਾਂ

ਬਾਜ਼ੀਗਰ ਕਬੀਲੇ ਦੇ ਸਭਿਆਚਾਰ ਪਿਛੋਕੜ ਬਾਰੇ ਦੱਸਦਿਆਂ ਇਸ ਦੀ ਭਾਸ਼ਾ ਅਤੇ ਨਿਆਂ-ਪ੍ਰਬੰਧ ਤੋਂ ਜਾਣੂੰ ਕਰਵਾਉ।

ਭਾਗ ਏ:

- ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਵਿਚ ਉੱਤਰ ਦਿਉ।  
 ਸਭਿਆਚਾਰ ਨੂੰ ਵਾਤਾਵਰਣ ਦਾ ਮੁੱਖ ਸਿਰਜਿਤ ਭਾਗ ਕਿਉਂ ਕਿਹਾ ਜਾਂਦਾ ਹੈ?  
 ਬੇਧਾਤਮਕ ਸਭਿਆਚਾਰ ਵਿੱਚ ਕੀ ਕੀ ਸ਼ਾਮਿਲ ਹੁੰਦਾ ਹੈ?  
 ਸਭਿਆਚਾਰਕ ਸੰਪਰਕ ਅਤੇ ਸਭਿਆਚਾਰੀਕਰਨ ਦੇ ਸੰਕਲਪਾਂ ਵਿਚ ਅੰਤਰ ਦੱਸੋ।  
 ਮੀਡੀਆ ਤੋਂ ਤੁਹਾਡਾ ਕੀ ਭਾਵ ਹੈ?  
 ਕਬੀਲਾਈ ਸਭਿਆਚਾਰ ਦੇ ਦੋ ਮੁੱਖ ਲੱਛਣ ਦੱਸੋ?  
 ਘੁਮੰਤੂ ਕਬੀਲਾ ਕੀ ਹੁੰਦਾ ਹੈ? ਇਹ ਜੰਗਲਾਂ ਵਿਚ ਵਾਸ ਕਰਦੇ ਕਬੀਲਿਆਂ ਤੋਂ ਕਿਵੇਂ ਵੱਖ ਹੁੰਦਾ ਹੈ?  
 ਗਰਾਮਸ਼ੀ ਦੇ ਸਭਿਆਚਾਰ ਚਿੰਤਨ ਦੀਆਂ ਦੋ ਮੁੱਖ ਧਾਰਣਾਵਾਂ ਤੋਂ ਜਾਣੂੰ ਕਰਵਾਉ  
 ਸਭਿਆਚਾਰ ਨੂੰ ਪਰਿਭਾਸ਼ਿਤ ਕਰ ਪੱਖੋਂ ਟੈਰੀ ਈਗਲਟਨ ਦਾ ਮੁੱਖ ਯੋਗਦਾਨ ਕੀ ਹੈ?  
 ਪੰਜਾਬ ਵਿੱਚ ਪ੍ਰਚੱਲਿਤ ਰਹੇ ਵਿਆਹ ਦੇ ਚਾਰ ਮੁੱਖ ਰੂਪਾਂ ਦੇ ਨਾਮ ਲਿਖੋ।  
 ਪੰਜਾਬੀ ਸਭਿਆਚਾਰ ਦੇ ਭੂਗੋਲਿਕ ਪਾਸਾਰ ਵਿੱਚ ਕਿਹੜੇ ਕਿਹੜੇ ਖਿੱਤਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ?  
 ਪੰਜਾਬੀ ਸਭਿਆਚਾਰ ਉੱਤੇ ਇਸਲਾਮ ਦੇ ਦੋ ਸਾਕਾਰਤਮਕ ਪ੍ਰਭਾਵਾਂ ਬਾਰੇ ਦੱਸੋ।  
 ਪੰਜਾਬੀ ਸਭਿਆਚਾਰ ਦੀ ਸਥਾਪਨਾ ਦੇ ਕਾਲ ਬਾਰੇ ਦੋ ਮੁੱਖ ਧਾਰਣਾਵਾਂ ਕਿਹੜੀਆਂ ਹਨ?